

Sri Guru Granth Sahib

Displaying 112 of

ਅਨਦਿਨੁ ਜਲਦੀ ਫਿਰੈ ਦਿਨੁ ਰਾਤੀ ਬਿਨੁ ਪਿਰ ਬਹੁ ਦੁਖੁ ਪਾਵਣਿਆ ॥੨॥

Anadhin Jaladhee Firai Dhin Raathee Bin Pir Bahu Dhukh Paavaniaa ||2||

Night and day, day and night, they burn. Without her Husband Lord, the soul-bride suffers in terrible pain.
||2||

ਮਾਝ (ਮਃ ੩) ਅਸਟ. (੫) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੨ ਪੰ. ੧
Raag Maajh Guru Amar Das

ਦੇਹੀ ਜਾਤਿ ਨ ਆਗੈ ਜਾਏ ॥

Dhaehee Jaath N Aagai Jaaee ||

Her body and her status shall not go with her to the world hereafter.

ਮਾਝ (ਮਃ ੩) ਅਸਟ. (੫) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੨ ਪੰ. ੧
Raag Maajh Guru Amar Das

ਜਿਥੈ ਲੇਖਾ ਮੰਗੀਐ ਤਿਥੈ ਛੁਟੈ ਸਚੁ ਕਮਾਏ ॥

Jithhai Laekhaa Mangeeai Thithhai Shhuttai Sach Kamaaeae ||

Where she is called to answer for her account, there, she shall be emancipated only by true actions.

ਮਾਝ (ਮਃ ੩) ਅਸਟ. (੫) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੨ ਪੰ. ੨
Raag Maajh Guru Amar Das

ਸਤਿਗੁਰੁ ਸੇਵਨਿ ਸੇ ਧਨਵੰਤੇ ਐਥੈ ਓਥੈ ਨਾਮਿ ਸਮਾਵਣਿਆ ॥੩॥

Sathigur Saevan Sae Dhhanavanthae Aithhai Outhhai Naam Samaavaniaa ||3||

Those who serve the True Guru shall prosper; here and hereafter, they are absorbed in the Naam. ||3||

ਮਾਝ (ਮਃ ੩) ਅਸਟ. (੫) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੨ ਪੰ. ੨
Raag Maajh Guru Amar Das

ਭੈ ਭਾਇ ਸੀਗਾਰੁ ਬਣਾਏ ॥

Bhai Bhaae Seegaar Banaaeae ||

She who adorns herself with the Love and the Fear of God,

ਮਾਝ (ਮਃ ੩) ਅਸਟ. (੨੩) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੩ ਪੰ. ੩
Raag Maajh Guru Amar Das

ਗੁਰ ਪਰਸਾਦੀ ਮਹਲੁ ਘਰੁ ਪਾਏ ॥

Gur Parasaadhee Mehal Ghar Paaeae ||

By Guru's Grace, obtains the Mansion of the Lord's Presence as her home.

ਮਾਝ (ਮਃ ੩) ਅਸਟ. (੫) ੮:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੨ ਪੰ. ੩

Raag Maajh Guru Amar Das

ਅਨਦਿਨੁ ਸਦਾ ਰਵੈ ਦਿਨੁ ਰਾਤੀ ਮਜੀਠੈ ਰੰਗੁ ਬਣਾਵਣਿਆ ॥੪॥

Anadhin Sadhaa Ravai Dhin Raathee Majeethai Rang Banaavaniaa ||4||

Night and day, day and night, she constantly ravishes and enjoys her Beloved. She is dyed in the permanent color of His Love. ||4||

ਮਾਝ (ਮਃ ੩) ਅਸਟ. (੫) ੮:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੨ ਪੰ. ੩

Raag Maajh Guru Amar Das

ਸਭਨਾ ਪਿਰੁ ਵਸੈ ਸਦਾ ਨਾਲੇ ॥

Sabhanaa Pir Vasai Sadhaa Naalae ||

The Husband Lord abides with everyone, always;

ਮਾਝ (ਮਃ ੩) ਅਸਟ. (੫) ੫:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੨ ਪੰ. ੮

Raag Maajh Guru Amar Das

ਗੁਰ ਪਰਸਾਦੀ ਕੋ ਨਦਰਿ ਨਿਹਾਲੇ ॥

Gur Parasaadhee Ko Nadhar Nihaalae ||

But how rare are those few who, by Guru's Grace, obtain His Glance of Grace.

ਮਾਝ (ਮਃ ੩) ਅਸਟ. (੫) ੫:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੨ ਪੰ. ੮

Raag Maajh Guru Amar Das

ਮੇਰਾ ਪ੍ਰਭੁ ਅਤਿ ਉਚੈ ਉਚਾ ਕਰਿ ਕਿਰਪਾ ਆਪਿ ਮਿਲਾਵਣਿਆ ॥੫॥

Maeraa Prabh Ath Oocho Oochaa Kar Kirapaa Aap Milaavaniaa ||5||

My God is the Highest of the High; granting His Grace, He merges us into Himself. ||5||

ਮਾਝ (ਮਃ ੩) ਅਸਟ. (੫) ੫:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੨ ਪੰ. ੮

Raag Maajh Guru Amar Das

ਮਾਇਆ ਮੋਹਿ ਇਹੁ ਜਗੁ ਸੁਤਾ ॥

Maaeiaa Mohi Eihu Jag Suthaa ||

This world is asleep in emotional attachment to Maya.

ਮਾਝ (ਮਃ ੩) ਅਸਟ. (੫) ੬:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੨ ਪੰ. ੫

Raag Maajh Guru Amar Das

ਨਾਮੁ ਵਿਸਾਰਿ ਅੰਤਿ ਵਿਗੁਤਾ ॥

Naam Visaar Anth Viguthaa ||

Forgetting the Naam, the Name of the Lord, it ultimately comes to ruin.

ਮਾਝ (ਮਃ ੩) ਅਸਟ. (੫) ੬:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੨ ਪੰ. ੫

Raag Maajh Guru Amar Das

ਜਿਸ ਤੇ ਸੁਤਾ ਸੋ ਜਾਗਾਏ ਗੁਰਮਤਿ ਸੋਝੀ ਪਾਵਣਿਆ ॥੬॥

Jis Thae Suthaa So Jaagaaeae Guramath Sojhee Paavaniaa ||6||

The One who put it to sleep shall also awaken it. Through the Guru's Teachings, understanding dawns. ||6||

ਮਾਝ (ਮਃ ੩) ਅਸਟ. (੫) ੬:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੨ ਪੰ. ੬

Raag Maajh Guru Amar Das

ਅਪਿਉ ਪੀਐ ਸੋ ਭਰਮੁ ਗਵਾਏ ॥

Apio Peeai So Bharam Gavaaeae ||

One who drinks in this Nectar, shall have his delusions dispelled.

ਮਾਝ (ਮਃ ੩) ਅਸਟ. (੫) ੭:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੨ ਪੰ. ੬

Raag Maajh Guru Amar Das

ਗੁਰ ਪਰਸਾਦਿ ਮੁਕਤਿ ਗਤਿ ਪਾਏ ॥

Gur Parasaadh Mukath Gath Paaeae ||

By Guru's Grace, the state of liberation is attained.

ਮਾਝ (ਮਃ ੩) ਅਸਟ. (੫) ੭:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੨ ਪੰ. ੬

Raag Maajh Guru Amar Das

ਭਗਤੀ ਰਤਾ ਸਦਾ ਬੈਰਾਗੀ ਆਪੁ ਮਾਰਿ ਮਿਲਾਵਣਿਆ ॥੭॥

Bhagathee Rathaa Sadhaa Bairaagee Aap Maar Milaavaniaa ||7||

One who is imbued with devotion to the Lord, remains always balanced and detached. Subduing selfishness and conceit, he is united with the Lord. ||7||

ਮਾਝ (ਮਃ ੩) ਅਸਟ. (੫) ੭:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੨ ਪੰ. ੭

Raag Maajh Guru Amar Das

ਆਪਿ ਉਪਾਏ ਧੰਧੈ ਲਾਏ ॥

Aap Oupaaeae Dhhandhhai Laaeae ||

He Himself creates, and He Himself assigns us to our tasks.

ਮਾਝ (ਮਃ ੩) ਅਸਟ. (੫) ੮:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੨ ਪੰ. ੭

Raag Maajh Guru Amar Das

ਲਖ ਚਉਰਾਸੀ ਰਿਜਕੁ ਆਪਿ ਅਪੜਾਏ ॥

Lakh Chouraasee Rijak Aap Aparraaeae ||

He Himself gives sustenance to the 8.4 million species of beings.

ਮਾਝ (ਮਃ ੩) ਅਸਟ. (੫) ੮:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੨ ਪੰ. ੮

Raag Maajh Guru Amar Das

ਨਾਨਕ ਨਾਮੁ ਧਿਆਇ ਸਚਿ ਰਾਤੇ ਜੋ ਤਿਸੁ ਭਾਵੈ ਸੁ ਕਾਰ ਕਰਾਵਣਿਆ ॥੮॥੪॥੫॥

Naanak Naam Dhhiaae Sach Raathae Jo This Bhaavai S Kaar Karaavaniaa ||8||4||5||

O Nanak, those who meditate on the Naam are atuned to Truth. They do that which is pleasing to His Will.

||8||4||5||

ਮਾਝ (ਮਃ ੩) ਅਸਟ. (੫) ੮:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੨ ਪੰ. ੮

Raag Maajh Guru Amar Das

ਮਾਝ ਮਹਲਾ ੩ ॥

Maajh Mehalaa 3 ||

Maajh, Third Mehl:

ਮਾਝ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੧੨

ਅੰਦਰਿ ਹੀਰਾ ਲਾਲੁ ਬਣਾਇਆ ॥

Andhar Heeraa Laal Banaaeiaa ||

Diamonds and rubies are produced deep within the self.

ਮਾਝ (ਮਃ ੩) ਅਸਟ. (੬) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੨ ਪੰ. ੯

Raag Maajh Guru Amar Das

ਗੁਰ ਕੈ ਸਬਦਿ ਪਰਖਿ ਪਰਖਾਇਆ ॥

Gur Kai Sabadh Parakh Parakhaaeiaa ||

They are assayed and valued through the Word of the Guru's Shabad.

ਮਾਝ (ਮਃ ੩) ਅਸਟ. (੬) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੨ ਪੰ. ੯

Raag Maajh Guru Amar Das

ਜਿਨ ਸਚੁ ਪਲੈ ਸਚੁ ਵਖਾਣਹਿ ਸਚੁ ਕਸਵਟੀ ਲਾਵਣਿਆ ॥੧॥

Jin Sach Palai Sach Vakhaanehi Sach Kasavattee Laavaniaa ||1||

Those who have gathered Truth, speak Truth; they apply the Touch-stone of Truth. ||1||

ਮਾਝ (ਮਃ ੩) ਅਸਟ. (੬) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੨ ਪੰ. ੧੦

Raag Maajh Guru Amar Das

ਹਉ ਵਾਰੀ ਜੀਉ ਵਾਰੀ ਗੁਰ ਕੀ ਬਾਣੀ ਮੰਨਿ ਵਸਾਵਣਿਆ ॥

Ho Vaaree Jeeo Vaaree Gur Kee Baanee Mann Vasaavaniaa ||

I am a sacrifice, my soul is a sacrifice, to those who enshrine the Word of the Guru's Bani within their minds.

ਮਾਝ (ਮਃ ੩) ਅਸਟ. (੬) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੨ ਪੰ. ੧੦

Raag Maajh Guru Amar Das

ਅੰਜਨ ਮਾਹਿ ਨਿਰੰਜਨੁ ਪਾਇਆ ਜੋਤੀ ਜੋਤਿ ਮਿਲਾਵਣਿਆ ॥੧॥ ਰਹਾਉ ॥

Anjan Maahi Niranjan Paaeiaa Jothee Joth Milaavaniaa ||1|| Rehaao ||

In the midst of the darkness of the world, they obtain the Immaculate One, and their light merges into the Light. ||1||Pause||

ਮਾਝ (ਮਃ ੩) ਅਸਟ. (੬) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੨ ਪੰ. ੧੧

Raag Maajh Guru Amar Das

ਇਸੁ ਕਾਇਆ ਅੰਦਰਿ ਬਹੁਤੁ ਪਸਾਰਾ ॥

Eis Kaaeiaa Andhar Bahuth Pasaaraa ||

Within this body are countless vast vistas;

ਮਾਝ (ਮਃ ੩) ਅਸਟ. (੬) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੨ ਪੰ. ੧੨

Raag Maajh Guru Amar Das

ਨਾਮੁ ਨਿਰੰਜਨੁ ਅਤਿ ਅਗਮ ਅਪਾਰਾ ॥

Naam Niranjan Ath Agam Apaaraa ||

The Immaculate Naam is totally Inaccessible and Infinite.

ਮਾਝ (ਮਃ ੩) ਅਸਟ. (੬) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੨ ਪੰ. ੧੨

Raag Maajh Guru Amar Das

ਗੁਰਮੁਖਿ ਹੋਵੈ ਸੋਈ ਪਾਏ ਆਪੇ ਬਖਸਿ ਮਿਲਾਵਣਿਆ ॥੨॥

Guramukh Hovai Soee Paaeae Aapae Bakhas Milaavaniaa ||2||

He alone becomes Gurmukh and obtains it, whom the Lord forgives, and unites with Himself. ||2||

ਮਾਝ (ਮਃ ੩) ਅਸਟ. (੬) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੨ ਪੰ. ੧੨

Raag Maajh Guru Amar Das

ਮੇਰਾ ਠਾਕੁਰੁ ਸਚੁ ਦ੍ਰਿੜਾਏ ॥

Maeraa Thaakur Sach Dhirraaeae ||

My Lord and Master implants the Truth.

ਮਾਝ (ਮਃ ੩) ਅਸਟ. (੬) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੨ ਪੰ. ੧੩

Raag Maajh Guru Amar Das

ਗੁਰ ਪਰਸਾਦੀ ਸਚਿ ਚਿਤੁ ਲਾਏ ॥

Gur Parasaadhee Sach Chith Laaeae ||

By Guru's Grace, one's consciousness is attached to the Truth.

ਮਾਝ (ਮਃ ੩) ਅਸਟ. (੬) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੨ ਪੰ. ੧੩

Raag Maajh Guru Amar Das

ਸਚੋ ਸਚੁ ਵਰਤੈ ਸਭਨੀ ਥਾਈ ਸਚੇ ਸਚਿ ਸਮਾਵਣਿਆ ॥੩॥

Sacho Sach Varathai Sabhanee Thhaaee Sachae Sach Samaavaniaa ||3||

The Truest of the True is pervading everywhere; the true ones merge in Truth. ||3||

ਮਾਝ (ਮਃ ੩) ਅਸਟ. (੬) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੨ ਪੰ. ੧੩

Raag Maajh Guru Amar Das

ਵੇਪਰਵਾਹੁ ਸਚੁ ਮੇਰਾ ਪਿਆਰਾ ॥

Vaeparavaahu Sach Maeraa Piaaraa ||

The True Carefree Lord is my Beloved.

ਮਾਝ (ਮਃ ੩) ਅਸਟ. (੬) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੨ ਪੰ. ੧੪

Raag Maajh Guru Amar Das

ਕਿਲਵਿਖ ਅਵਗਣ ਕਾਟਣਹਾਰਾ ॥

Kilavikh Avagan Kaattanehaaraa ||

He cuts out our sinful mistakes and evil actions;

ਮਾਝ (ਮਃ ੩) ਅਸਟ. (੬) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੨ ਪੰ. ੧੪

Raag Maajh Guru Amar Das

ਪ੍ਰੇਮ ਪ੍ਰੀਤਿ ਸਦਾ ਧਿਆਈਐ ਭੈ ਭਾਇ ਭਗਤਿ ਦ੍ਰਿੜਾਵਣਿਆ ॥੪॥

Praem Preeth Sadhaa Dhhaiaaeai Bhai Bhaae Bhagath Dhirraavaniaa ||4||

With love and affection, meditate forever on Him. He implants the Fear of God and loving devotional worship within us. ||4||

ਮਾਝ (ਮਃ ੩) ਅਸਟ. (੬) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੨ ਪੰ. ੧੫

Raag Maajh Guru Amar Das

ਤੇਰੀ ਭਗਤਿ ਸਚੀ ਜੇ ਸਚੇ ਭਾਵੈ ॥

Thaeree Bhagath Sachee Jae Sachae Bhaavai ||

Devotional worship is True, if it pleases the True Lord.

ਮਾਝ (ਮਃ ੩) ਅਸਟ. (੬) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੨ ਪੰ. ੧੫

Raag Maajh Guru Amar Das

ਆਪੇ ਦੇਇ ਨ ਪਛੋਤਾਵੈ ॥

Aapae Dhaee N Pashhothaavai ||

He Himself bestows it; He does not regret it later.

ਮਾਝ (ਮਃ ੩) ਅਸਟ. (੬) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੨ ਪੰ. ੧੬

Raag Maajh Guru Amar Das

ਸਭਨਾ ਜੀਆ ਕਾ ਏਕੋ ਦਾਤਾ ਸਬਦੇ ਮਾਰਿ ਜੀਵਾਵਣਿਆ ॥੫॥

Sabhanaa Jeeaa Kaa Eaeko Dhaathaa Sabadhae Maar Jeevaavaniaa ||5||

He alone is the Giver of all beings. The Lord kills with the Word of His Shabad, and then revives. ||5||

ਮਾਝ (ਮਃ ੩) ਅਸਟ. (੬) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੨ ਪੰ. ੧੬

Raag Maajh Guru Amar Das

ਹਰਿ ਤੁਧੁ ਬਾਝਹੁ ਮੈ ਕੋਈ ਨਾਹੀ ॥

Har Thudhh Baajhahu Mai Koe Naahee ||

Other than You, Lord, nothing is mine.

ਮਾਝ (ਮਃ ੩) ਅਸਟ. (੬) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੨ ਪੰ. ੧੬

Raag Maajh Guru Amar Das

ਹਰਿ ਤੁਧੈ ਸੇਵੀ ਤੈ ਤੁਧੁ ਸਾਲਾਹੀ ॥

Har Thudhhai Saevee Thai Thudhh Saalaahie ||

I serve You, Lord, and I praise You.

ਮਾਝ (ਮਃ ੩) ਅਸਟ. (੬) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੨ ਪੰ. ੧੭

Raag Maajh Guru Amar Das

ਆਪੇ ਮੇਲਿ ਲੈਹੁ ਪ੍ਰਭ ਸਾਚੇ ਪੂਰੈ ਕਰਮਿ ਤੂੰ ਪਾਵਣਿਆ ॥੬॥

Aapae Mael Laihu Prabh Saachae Poorai Karam Thoon Paavaniaa ||6||

You unite me with Yourself, O True God. Through perfect good karma You are obtained. ||6||

ਮਾਝ (ਮਃ ੩) ਅਸਟ. (੬) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੨ ਪੰ. ੧੭

Raag Maajh Guru Amar Das

ਮੈ ਹੋਰੁ ਨ ਕੋਈ ਤੁਧੈ ਜੇਹਾ ॥

Mai Hor N Koe Thudhhai Jaehaa ||

For me, there is no other like You.

ਮਾਝ (ਮਃ ੩) ਅਸਟ. (੬) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੨ ਪੰ. ੧੮

Raag Maajh Guru Amar Das

ਤੇਰੀ ਨਦਰੀ ਸੀਝਸਿ ਦੇਹਾ ॥

Thaeree Nadharee Seejhas Dhaehaa ||

By Your Glance of Grace, my body is blessed and sanctified.

ਮਾਝ (ਮਃ ੩) ਅਸਟ. (੬) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੨ ਪੰ. ੧੮

Raag Maajh Guru Amar Das

ਅਨਦਿਨੁ ਸਾਰਿ ਸਮਾਲਿ ਹਰਿ ਰਾਖਹਿ ਗੁਰਮੁਖਿ ਸਹਜਿ ਸਮਾਵਣਿਆ ॥੭॥

Anadhin Saar Samaal Har Raakhehi Guramukh Sehaj Samaavaniaa ||7||

Night and day, the Lord takes care of us and protects us. The Gurmukhs are absorbed in intuitive peace and poise. ||7||

ਮਾਝ (ਮਃ ੩) ਅਸਟ. (੬) ੭:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੨ ਪੰ. ੧੮

Raag Maajh Guru Amar Das

ਤੁਧੁ ਜੇਵਡੁ ਮੈ ਹੋਰੁ ਨ ਕੋਈ ॥

Thudhh Jaevadd Mai Hor N Koe ||

For me, there is no other as Great as You.

ਮਾਝ (ਮਃ ੩) ਅਸਟ. (੬) ੮:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੨ ਪੰ. ੧੯

Raag Maajh Guru Amar Das

ਤੁਧੁ ਆਪੇ ਸਿਰਜੀ ਆਪੇ ਗੋਈ ॥

Thudhh Aapae Sirajee Aapae Goe ||

You Yourself create, and You Yourself destroy.

ਮਾਝ (ਮਃ ੩) ਅਸਟ. (੬) ੮:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੨ ਪੰ. ੧੯

Raag Maajh Guru Amar Das